



ਕੋਵਿਡ-19 ਮਹਾਂਮਾਰੀ ਦੇ ਦੌਰਾਨ ਬ੍ਰੈਂਪਟਨ ਵਿੱਚ 2020 ਦਾ ਛੁੱਟੀਆਂ ਦਾ ਸੀਜਨ

ਬ੍ਰੈਂਪਟਨ, ਓਨਟਾਰੀਓ (15 ਦਸੰਬਰ, 2020) – ਆਉਣ ਵਾਲੇ ਛੁੱਟੀਆਂ ਦੇ ਸੀਜਨ ਦੇ ਦੌਰਾਨ, ਵੀਰਵਾਰ, 24 ਦਸੰਬਰ, 2020 ਨੂੰ, ਦੁਪਹਿਰ 12 ਵਜੇ ਤੋਂ ਲੈ ਕੇ, ਸੋਮਵਾਰ, 4 ਜਨਵਰੀ, 2021 ਨੂੰ, ਸਵੇਰੇ 8:30 ਵਜੇ ਤੱਕ, ਸਿਟੀ ਹਾਲ (City Hall) ਸਮੇਤ, ਸਿਟੀ ਆਫ ਬ੍ਰੈਂਪਟਨ ਦੇ ਕਈ ਦਫਤਰ ਜਨਤਾ ਲਈ ਬੰਦ ਰਹਿਣਗੇ।

ਫਾਇਰ ਐਂਡ ਐਮਰਜੈਂਸੀ ਸਰਵਿਸਿਜ (Fire and Emergency Services), ਟ੍ਰੈਫਿਕ ਸਰਵਿਸਿਜ (Traffic Services), ਬਾਇ-ਲਾਅ ਐਨਫੋਰਸਮੈਂਟ (By-Law Enforcement), ਰੋਡ ਓਪਰੇਸ਼ਨਸ (Road Operations), ਅਤੇ ਸਿਕਿਓਰਿਟੀ ਸਰਵਿਸਿਜ (Security Services) ਸਮੇਤ, ਸਾਰੀਆਂ ਮਹੱਤਵਪੂਰਣ ਸੇਵਾਵਾਂ, ਸਾਡੇ ਭਾਈਚਾਰੇ ਦੀ ਮਦਦ ਲਈ ਪਹਿਲਾਂ ਵਾਂਗ ਹੀ ਜਾਰੀ ਰਹਿਣਗੀਆਂ।

ਕਿਸੇ ਵੀ ਸਵਾਲਾਂ ਲਈ ਨਿਵਾਸੀ, 311 ਤੇ ਜਾਂ 905.874.2000 (ਬ੍ਰੈਂਪਟਨ ਦੇ ਬਾਹਰੋਂ) ਤੇ ਫੋਨ ਕਰ ਸਕਦੇ ਹਨ, ਬ੍ਰੈਂਪਟਨ 311 (Brampton 311) ਐਪ (ਜੋ ਐਪ ਸਟੋਰ (App Store) ਜਾਂ Google Play (ਗੂਗਲ ਪਲੇ) ਤੇ ਉਪਲਬਧ ਹੈ) ਦੀ ਵਰਤੋਂ ਕਰ ਸਕਦੇ ਹਨ, www.311brampton.ca ਤੇ ਜਾ ਸਕਦੇ ਹਨ ਜਾਂ 311@brampton.ca ਤੇ ਈਮੇਲ ਕਰ ਸਕਦੇ ਹਨ। ਅਸੀਂ, ਕੋਵਿਡ-19 (COVID-19) ਨਾਲ ਸਬੰਧਿਤ ਸਵਾਲਾਂ ਸਮੇਤ, ਸਿਟੀ ਆਫ ਬ੍ਰੈਂਪਟਨ ਜਾਂ ਰੀਜਨ ਆਫ ਪੀਲ (Region of Peel) ਦੇ ਕਿਸੇ ਵੀ ਮੁੱਦਿਆਂ ਲਈ, 24/7 ਉਪਲਬਧ ਹਾਂ। ਹੋਰ ਜਾਣਕਾਰੀ ਲਈ www.brampton.ca/COVID19 ਤੇ ਜਾਓ।

ਬ੍ਰੈਂਪਟਨ ਟ੍ਰਾਂਜ਼ਿਟ

ਬ੍ਰੈਂਪਟਨ ਟ੍ਰਾਂਜ਼ਿਟ (Brampton Transit), 21 ਦਸੰਬਰ ਤੋਂ 3 ਜਨਵਰੀ ਤੱਕ, ਛੁੱਟੀ ਦੇ ਦਿਨ ਵਾਲੀ ਸੇਵਾ (Holiday Service) ਤੇ ਚੱਲੇਗਾ। ਘਟੀ ਹੋਈ ਕਾਰਜਦਿਨ ਵਾਲੀ ਸੇਵਾ, ਰੱਦ ਕੀਤੀਆਂ ਗਈਆਂ ਸਕੂਲ ਸਪੈਸ਼ਲ ਬੱਸਾਂ ਅਤੇ ਵਾਧੂ ਬੱਸਾਂ ਤੇ ਲਾਗੂ ਹੋਵੇਗੀ। ਨਿਯਮਿਤ ਸੇਵਾ ਸੋਮਵਾਰ, 4 ਜਨਵਰੀ, 2021 ਨੂੰ ਮੁੜ ਸ਼ੁਰੂ ਹੋਵੇਗੀ।

ਬ੍ਰੈਂਪਟਨ ਟ੍ਰਾਂਜ਼ਿਟ, ਛੁੱਟੀਆਂ ਦੇ ਸੀਜਨ ਲਈ ਹੇਠਾਂ ਦਿੱਤੇ ਸੈਡਿਊਲ ਤੇ ਚੱਲੇਗਾ:

- ਸੋਮਵਾਰ, 21 ਦਸੰਬਰ, 2020: ਘਟੀ ਹੋਈ ਕਾਰਜਦਿਨ ਵਾਲੀ ਸੇਵਾ
- ਮੰਗਲਵਾਰ, 22 ਦਸੰਬਰ, 2020: ਘਟੀ ਹੋਈ ਕਾਰਜਦਿਨ ਵਾਲੀ ਸੇਵਾ
- ਬੁੱਧਵਾਰ, 23 ਦਸੰਬਰ, 2020: ਘਟੀ ਹੋਈ ਕਾਰਜਦਿਨ ਵਾਲੀ ਸੇਵਾ
- ਵੀਰਵਾਰ, 24 ਦਸੰਬਰ, 2020: ਘਟੀ ਹੋਈ ਕਾਰਜਦਿਨ ਵਾਲੀ ਸੇਵਾ
- ਸ਼ੁੱਕਰਵਾਰ, 25 ਦਸੰਬਰ, 2020: ਐਤਵਾਰ/ਛੁੱਟੀ ਦੇ ਦਿਨ ਵਾਲੀ ਸੇਵਾ
- ਸ਼ਨੀਵਾਰ, 26 ਦਸੰਬਰ, 2020: ਐਤਵਾਰ/ਛੁੱਟੀ ਦੇ ਦਿਨ ਵਾਲੀ ਸੇਵਾ
- ਐਤਵਾਰ, 27 ਦਸੰਬਰ, 2020: ਐਤਵਾਰ/ਛੁੱਟੀ ਦੇ ਦਿਨ ਵਾਲੀ ਸੇਵਾ
- ਸੋਮਵਾਰ, 28 ਦਸੰਬਰ, 2020: ਘਟੀ ਹੋਈ ਕਾਰਜਦਿਨ ਵਾਲੀ ਸੇਵਾ
- ਮੰਗਲਵਾਰ, 29 ਦਸੰਬਰ, 2020: ਘਟੀ ਹੋਈ ਕਾਰਜਦਿਨ ਵਾਲੀ ਸੇਵਾ
- ਬੁੱਧਵਾਰ, 30 ਦਸੰਬਰ, 2020: ਘਟੀ ਹੋਈ ਕਾਰਜਦਿਨ ਵਾਲੀ ਸੇਵਾ
- ਵੀਰਵਾਰ, 31 ਦਸੰਬਰ, 2020: ਘਟੀ ਹੋਈ ਕਾਰਜਦਿਨ ਵਾਲੀ ਸੇਵਾ
- ਸ਼ੁੱਕਰਵਾਰ, 1 ਜਨਵਰੀ, 2021: ਐਤਵਾਰ/ਛੁੱਟੀ ਦੇ ਦਿਨ ਵਾਲੀ ਸੇਵਾ



- ਸ਼ਨੀਵਾਰ, 2 ਜਨਵਰੀ, 2021: ਸ਼ਨੀਵਾਰ ਵਾਲੀ ਸੇਵਾ
- ਐਤਵਾਰ, 3 ਜਨਵਰੀ, 2021: ਐਤਵਾਰ/ਛੁੱਟੀ ਦੇ ਦਿਨ ਵਾਲੀ ਸੇਵਾ

ਵੱਧ ਵਾਰ ਸਫਾਈ ਅਤੇ ਸੈਨੀਟਾਈਜ਼ ਕਰਨ ਦਾ ਸ਼ੈਡਿਊਲ ਪਹਿਲਾਂ ਵਾਂਗ ਹੀ ਪ੍ਰਭਾਵੀ ਰਹੇਗਾ। ਹਰ 48 ਘੰਟਿਆਂ ਵਿੱਚ ਸਾਰੀਆਂ ਠੋਸ ਸਤ੍ਹਾਵਾਂ, ਓਪਰੇਟਰ ਕੰਪਾਰਟਮੈਂਟਸ ਅਤੇ ਸੀਟਾਂ ਨੂੰ ਰੋਗਾਣੂ ਮੁਕਤ ਕਰਨਾ, ਬ੍ਰੈਂਪਟਨ ਟ੍ਰਾਂਜ਼ਿਟ ਦਾ ਟੀਚਾ ਹੈ। ਇਸ ਵੇਲੇ ਜ਼ਿਆਦਾਤਰ ਬੱਸਾਂ ਨੂੰ ਹਰੇਕ 24 ਘੰਟਿਆਂ ਵਿੱਚ ਸੈਨੀਟਾਈਜ਼ ਕੀਤਾ ਜਾ ਰਿਹਾ ਹੈ। ਜਿਹਨਾਂ ਫੈਸਿਲਿਟੀਜ਼ ਅਤੇ ਟਰਮੀਨਲਾਂ ਦੀਆਂ ਠੋਸ ਸਤ੍ਹਾਵਾਂ ਹਨ, ਉਹਨਾਂ ਨੂੰ ਰੋਜ਼ਾਨਾ ਪੂੰਝਿਆ ਜਾ ਰਿਹਾ ਹੈ ਅਤੇ ਸੈਨੀਟਾਈਜ਼ ਕੀਤਾ ਜਾ ਰਿਹਾ ਹੈ।

ਸਿਟੀ, ਸਵਾਰੀਆਂ ਨੂੰ ਬੇਨਤੀ ਕਰਦੀ ਹੈ ਕਿ ਜਿੰਨਾ ਵੱਧ ਤੋਂ ਵੱਧ ਸੰਭਵ ਹੋ ਸਕੇ, ਉਹ ਟਰਮੀਨਲਾਂ ਅਤੇ ਬਸ ਸਟੋਪਸ ਤੇ, ਮਾਸਕ ਪਹਿਨ ਕੇ ਵੀ, ਲਗਾਤਾਰ ਸਰੀਰਕ ਦੂਰੀ ਕਾਇਮ ਰੱਖਣ। ਸਵਾਰੀਆਂ ਨੂੰ ਇਹ ਵੀ ਯਾਦ ਕਰਾਇਆ ਜਾਂਦਾ ਹੈ ਕਿ ਉਹ ਸਫ਼ਰ ਕਰਦੇ ਸਮੇਂ, ਹੈਂਡ ਸੈਨੀਟਾਈਜ਼ਰ ਜਾਂ ਵਾਈਪਸ ਜਿਹੇ, ਖੁਦ ਦੇ ਰੋਗਾਣੂ-ਨਾਸ਼ਕ ਪਦਾਰਥ ਆਪਣੇ ਨਾਲ ਰੱਖਣ, ਵਾਰ-ਵਾਰ ਆਪਣੇ ਹੱਥ ਧੋਣ ਅਤੇ ਖੰਘਦੇ ਜਾਂ ਨਿੱਛਾਂ ਮਾਰਦੇ ਸਮੇਂ, ਮੂੰਹ ਨੂੰ ਆਪਣੀ ਕੂਹਣੀ ਨਾਲ ਢਕ ਲੈਣ। ਜੇਕਰ ਤੁਸੀਂ ਬੀਮਾਰ ਹੋ, ਤਾਂ ਕਿਰਪਾ ਕਰਕੇ ਟ੍ਰਾਂਜ਼ਿਟ ਤੇ ਸਫ਼ਰ ਕਰਨ ਤੋਂ ਪਰਹੇਜ਼ ਕਰੋ, ਨੇੜਲੀ ਕੋਵਿਡ-19 ਅਸੈਸਮੈਂਟ ਸਾਈਟ ਵਿਖੇ ਟੈਸਟ ਕਰਵਾਓ ਅਤੇ ਪਬਲਿਕ ਹੈਲਥ ਦੇ ਨਿਰਦੇਸ਼ਾਂ ਦੀ ਪਾਲਣਾ ਕਰੋ।

ਪੀਲ ਪਬਲਿਕ ਹੈਲਥ (Peel Public Health) ਦੀ ਸਲਾਹ ਨਾਲ, ਸਵਾਰੀਆਂ ਨੂੰ ਯਾਦ ਕਰਾਇਆ ਜਾਂਦਾ ਹੈ ਕਿ ਬੱਸਾਂ ਤੇ ਅਤੇ ਟਰਮੀਨਲਾਂ ਵਿਖੇ, ਤੁਹਾਡੇ ਨੱਕ, ਮੂੰਹ ਅਤੇ ਠੋਡੀ ਨੂੰ ਢਕਣ ਵਾਲੇ ਗੈਰ-ਮੈਡੀਕਲ ਮਾਸਕ (ਕੱਪੜੇ ਦੇ ਬਣੇ ਸਧਾਰਨ ਮਾਸਕ) ਲਾਜ਼ਮੀ ਹਨ। ਸਿਟੀ ਆਫ ਬ੍ਰੈਂਪਟਨ, ਜੇਖਮਾਂ ਦਾ ਲਗਾਤਾਰ ਨਿਰੀਖਣ ਕਰਨ ਲਈ ਪੀਲ ਪਬਲਿਕ ਹੈਲਥ ਅਤੇ ਬ੍ਰੈਂਪਟਨ ਐਮਰਜੈਂਸੀ ਮੈਨੇਜਮੈਂਟ ਆਫਿਸ (Brampton Emergency Management Office) ਵਿਖੇ ਆਪਣੇ ਭਾਈਵਾਲਾਂ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ।

ਨਿਯਮਿਤ ਅੱਪਡੇਟਾਂ ਲਈ www.brampton.ca/covid19 ਤੇ ਜਾਓ ਅਤੇ ਸੇਵਾ ਅੱਪਡੇਟਾਂ ਲਈ bramptontransit.com ਤੇ ਜਾਓ ਜਾਂ Twitter ਤੇ [@bramptontransit](https://twitter.com/bramptontransit) ਨੂੰ ਫਾਲੋ ਕਰੋ। ਸਵਾਲ ਸਿੱਧੇ ਬ੍ਰੈਂਪਟਨ ਟ੍ਰਾਂਜ਼ਿਟ ਦੇ ਸੰਪਰਕ ਕੇਂਦਰ ਵਿਖੇ 905.874.2999 ਤੇ ਪੁੱਛੋ ਜਾ ਸਕਦੇ ਹਨ।

ਬ੍ਰੈਂਪਟਨ ਰੇਕ੍ਰੀਏਸ਼ਨ

ਬ੍ਰੈਂਪਟਨ ਵਿੱਚ, ਛੁੱਟੀਆਂ ਦੇ ਇਸ ਸੀਜਨ ਵਿੱਚ ਰੇਕ੍ਰੀਏਸ਼ਨ ਸੈਂਟਰ (Recreation Centres) ਬੰਦ ਹਨ। ਸਾਡੇ ਰੇਕ੍ਰੀਏਸ਼ਨ ਪ੍ਰੋਗਰਾਮਾਂ ਅਤੇ ਸੇਵਾਵਾਂ ਬਾਰੇ ਹੋਰ ਜਾਣਕਾਰੀ ਲਈ, www.brampton.ca/recreation ਤੇ ਜਾਓ।

ਜੇਕਰ ਮੌਸਮ ਠੀਕ ਰਿਹਾ, ਤਾਂ ਸਿਟੀ ਆਫ ਬ੍ਰੈਂਪਟਨ ਦੇ ਆਈਸ ਰਿੰਕਸ, ਛੁੱਟੀਆਂ ਦੇ ਪੂਰੇ ਸੀਜਨ ਦੇ ਦੌਰਾਨ ਖੁੱਲ੍ਹੇ ਰਹਿਣਗੇ। ਸੰਚਾਲਨ ਦੇ ਘੰਟਿਆਂ ਬਾਰੇ, www.brampton.ca/outdoorskating ਤੇ ਪਤਾ ਕੀਤਾ ਜਾ ਸਕਦਾ ਹੈ।

ਭਾਈਚਾਰੇ ਦੀ ਸਿਹਤ ਅਤੇ ਸੁਰੱਖਿਆ, ਸਿਟੀ ਦੀ ਸਭ ਤੋਂ ਵੱਡੀ ਤਰਜੀਹ ਹੈ, ਖਾਸ ਕਰਕੇ ਕੋਵਿਡ-19 ਦੇ ਦੌਰਾਨ। ਪੀਲ ਪਬਲਿਕ ਹੈਲਥ ਦੀ ਸਲਾਹ ਮੁਤਾਬਕ, ਰਿੰਕਸ ਵਿੱਚ ਜਾਣ ਲਈ ਰਿਜ਼ਰਵੇਸ਼ਨ ਸਿਸਟਮ ਸਥਾਪਤ ਕੀਤਾ ਗਿਆ ਹੈ। ਅਜਿਹਾ ਇਹ ਯਕੀਨੀ ਬਣਾਉਣ ਲਈ ਹੈ ਕਿ ਕੈਪੇਸਿਟੀ ਸ਼ਰਤਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਅਤੇ ਜਿੱਥੇ ਜ਼ਰੂਰੀ ਹੋਵੇ, ਸੰਪਰਕ ਟ੍ਰੇਸਿੰਗ ਸੰਭਵ ਹੈ।

ਰਿਜ਼ਰਵੇਸ਼ਨਸ, 36 ਘੰਟੇ ਤੱਕ ਐਡਵਾਂਸ ਵਿੱਚ ਕਰਵਾਈਆਂ ਜਾ ਸਕਦੀਆਂ ਹਨ। ਨਿਵਾਸੀ ਹੇਠਾਂ ਦਿੱਤੇ ਤਰੀਕਿਆਂ ਨਾਲ ਆਪਣੀ ਥਾਂ ਰਾਖਵੀਂ ਕਰ ਸਕਦੇ ਹਨ:

- cityofbrampton.perfectmind.com ਤੇ ਐਨਲਾਈਨ ਰਜਿਸਟਰ ਕਰਕੇ



- 905.791.2240 ਤੇ ਸਾਡੀ ਬੁਕਿੰਗ ਲਾਈਨ ਨੂੰ ਫੋਨ ਕਰਕੇ
- ਸਿਟੀ ਦੀਆਂ ਸੀਮਾਵਾਂ ਦੇ ਅੰਦਰ ਤੋਂ ਸਰਵਿਸ ਬ੍ਰੈਂਪਟਨ (Service Brampton) ਨੂੰ 311 ਤੇ ਫੋਨ ਕਰਕੇ

ਸਾਰੀਆਂ ਰਿਜ਼ਰਵੇਸ਼ਨਸ, ਇੱਕ ਘੰਟੇ ਦੀ ਮਿਆਦ ਤੱਕ ਸੀਮਿਤ ਹਨ। ਰਿਜ਼ਰਵੇਸ਼ਨਸ, ਮਾਪਿਆਂ, ਸਰਪ੍ਰਸਤਾਂ ਜਾਂ ਅਜਿਹੇ ਦੂਜੇ ਲੋਕਾਂ ਸਮੇਤ ਸਾਰੇ ਰੱਖਿਅਕਾਂ ਲਈ ਜ਼ਰੂਰੀ ਹਨ, ਜਿਹਨਾਂ ਦੇ ਨਾਲ ਸਕੇਟਿੰਗ ਕਰਨ ਵਾਲੇ ਆਏ ਹੋਣ, ਪਰੰਤੂ ਉਹ ਬਰਫ ਤੇ ਨਹੀਂ ਜਾ ਰਹੇ ਹੋਣ। ਨਿਵਾਸੀਆਂ ਨੂੰ ਬੋਨਤੀ ਕੀਤੀ ਜਾਂਦੀ ਹੈ ਕਿ ਉਹ ਉੱਥੇ ਪਹੁੰਚ ਕੇ, ਐਨਸਾਈਟ ਸੁਆਗਤੀ ਟੈਟ ਵਿਖੇ ਸਟਾਫ ਦੇ ਨਾਲ ਚੈੱਕ ਇਨ ਕਰਨ। ਜੇਕਰ ਤੁਹਾਨੂੰ ਆਪਣੀ ਰਿਜ਼ਰਵੇਸ਼ਨ ਰੱਦ ਕਰਨ ਦੀ ਲੋੜ ਹੈ, ਤਾਂ 905.791.2240 ਤੇ ਫੋਨ ਕਰੋ।

ਘਰ-ਵਿਖੇ ਰੇਕੀਏਸ਼ਨ

ਐਨਲਾਈਨ ਫਿਟਨੈਸ ਅਤੇ ਕ੍ਰਾਫਟ ਟਿਊਟੋਰੀਅਲਸ ਨਾਲ ਘਰ ਵਿੱਚ ਰਹਿੰਦੇ ਹੋਏ ਹੀ ਕਿਰਿਆਸ਼ੀਲ ਅਤੇ ਦੂਜਿਆਂ ਨਾਲ ਜੁੜੇ ਰਹੋ। ਪੂਰੇ ਸਰੀਰ ਦੀ ਐਕਸਰਸਾਈਜ਼ ਕਰਨ ਦੀ ਕੋਸ਼ਿਸ਼ ਕਰੋ, ਸਿੱਖੋ ਕਿ ਓਰੀਗੈਮੀ ਹਾਰਟ ਕਿਵੇਂ ਬਣਾਏ ਜਾਂਦੇ ਹਨ, ਆਪਣੀਆਂ ਸੁੰਦਰ ਲਿਖਾਈ (ਕੈਲੀਗ੍ਰਾਫੀ) ਕੁਸ਼ਲਤਾਵਾਂ ਦਾ ਅਭਿਆਸ ਕਰੋ! www.brampton.ca/recathome ਤੇ ਕਈ ਤਰ੍ਹਾਂ ਦੀਆਂ ਰੈਕ ਐਟ ਹੋਮ (Rec at Home) ਗਤੀਵਿਧੀਆਂ ਤੱਕ ਪਹੁੰਚ ਪ੍ਰਾਪਤ ਕਰੋ।

55 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਵਰਚੁਅਲ ਹੌਲੀਡੇ ਵਰਕਸ਼ਾਪਸ

17 ਦਸੰਬਰ, 2020 ਅਤੇ 5 ਜਨਵਰੀ, 2021 ਨੂੰ, 55 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ, ਸੈਰਾਮਿਕਸ ਅਤੇ 3D ਮਾਡਲ ਕਿੱਟਾਂ ਅਤੇ ਪੇਂਟ ਨਾਈਟ ਵਿੱਚ, ਆਭਾਸੀ (ਵਰਚੁਅਲ) ਵਰਕਸ਼ਾਪਾਂ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਂਦਾ ਹੈ। ਇਹਨਾਂ ਗਤੀਵਿਧੀਆਂ ਦੀ ਅਗਵਾਈ, WebEx ਵਰਤਦੇ ਹੋਏ, ਸਿਟੀ ਆਫ ਬ੍ਰੈਂਪਟਨ ਦੇ ਕੁਸ਼ਲ ਇੰਸਟ੍ਰਕਟਰਾਂ ਵੱਲੋਂ ਕੀਤੀ ਜਾਵੇਗੀ।

ਸਮੱਗਰੀਆਂ, ਪ੍ਰੋਗਰਾਮ ਸ਼ੁਰੂ ਹੋਣ ਤੋਂ ਹਫ਼ਤਾ ਪਹਿਲਾਂ, ਫਲਾਵਰ ਸਿਟੀ ਸੀਨੀਅਰਸ ਰੇਕੀਏਸ਼ਨ ਸੈਂਟਰ (Flower City Seniors Recreation Centre) ਵਿਖੇ, ਕਰਬਸਾਈਡ ਪਿੱਕ-ਅਪ ਲਈ ਉਪਲਬਧ ਹੋਣਗੀਆਂ। ਐਨਲਾਈਨ ਰਜਿਸਟਰੇਸ਼ਨ ਦੇ ਦੌਰਾਨ, ਹਿੱਸਾ ਲੈਣ ਵਾਲੇ, ਆਪਣਾ ਤਰਜੀਹੀ ਸਮੱਗਰੀ ਪਿਕ-ਅੱਪ ਟਾਈਮਸਲੋਟ ਚੁਣ ਸਕਦੇ ਹਨ। ਹੋਰ ਜਾਣਕਾਰੀ ਲਈ ਅਤੇ ਰਜਿਸਟਰ ਕਰਨ ਲਈ, www.brampton.ca/recreation ਤੇ ਜਾਓ ਜਾਂ 311 ਤੇ ਫੋਨ ਕਰੋ।

ਹੌਲੀਡੇ ਕ੍ਰਾਫਟ ਕਿੱਟਾਂ

ਬ੍ਰੈਂਪਟਨ ਰੇਕੀਏਸ਼ਨ (Brampton Recreation) ਦੇ ਰੈਕ ਐਟ ਹੋਮ, ਪਲੇਟਫਾਰਮ ਦੇ ਹਿੱਸੇ ਵਜੋਂ, ਨਿਵਾਸੀ ਮੁਫਤ ਵਿੱਚ ਘਰ-ਵਿਖੇ ਹੀ, ਹੌਲੀਡੇ ਕ੍ਰਾਫਟ ਦਾ ਅਨੰਦ ਮਾਣ ਸਕਦੇ ਹਨ। ਕਦਮ-ਦਰ-ਕਦਮ ਐਨਲਾਈਨ ਟਿਊਟੋਰੀਅਲਸ ਦਾ ਅਨੁਸਰਨ ਕਰਕੇ ਅਤੇ ਰੈਡੀਮੇਡ ਗਤੀਵਿਧੀ ਕਿੱਟ ਵਰਤ ਕੇ, ਨਿਵਾਸੀ ਇਹਨਾਂ ਗਤੀਵਿਧੀਆਂ ਵਿੱਚ ਹਿੱਸਾ ਲੈ ਕੇ, ਆਪਣੀ ਖੁਦ ਦੀ ਗਤੀ ਤੇ ਵਸਤਾਂ ਬਣਾ ਸਕਦੇ ਹਨ। 19 ਦਸੰਬਰ ਤੋਂ ਸ਼ੁਰੂ ਕਰਦੇ ਹੋਏ, ਸਮਾਨ ਖ਼ਤਮ ਹੋਣ ਤੱਕ, ਮੁਫਤ ਗਤੀਵਿਧੀ ਕਿੱਟਾਂ, ਚੇਣਵੇਂ ਆਉਟਡੋਰ ਰਿੰਕਸ ਵਿਖੇ ਕਰਬਸਾਈਡ ਪਿੱਕ-ਅਪ ਲਈ ਉਪਲਬਧ ਹਨ। ਵੇਰਵਿਆਂ ਲਈ www.brampton.ca/recreation ਤੇ ਜਾਓ।

ਛੋਟੀਆਂ ਆਭਾਸੀ ਗੇਮਸ ਅਤੇ ਗਤੀਵਿਧੀਆਂ

6 ਤੋਂ 10 ਸਾਲ ਦੇ ਬੱਚੇ, 19 ਦਸੰਬਰ ਤੋਂ ਸ਼ੁਰੂ ਕਰਦੇ ਹੋਏ, 45-ਮਿੰਟਾਂ ਦੀਆਂ ਮੁਫਤ ਇੰਟਰਐਕਟਿਵ, ਆਭਾਸੀ ਗੇਮਸ ਅਤੇ ਗਤੀਵਿਧੀਆਂ ਲਈ ਰਜਿਸਟਰ ਕਰ ਸਕਦੇ ਹਨ। ਇਹਨਾਂ ਦੀ ਅਗਵਾਈ ਸਿਟੀ ਦੇ ਕੁਸ਼ਲ ਇੰਸਟ੍ਰਕਟਰ ਵੱਲੋਂ ਕੀਤੀ ਜਾਵੇਗੀ। ਐਨਲਾਈਨ ਗੇਮਸ ਖੇਡੋ, ਸਕਵੈਜ਼ਰ ਹੱਟ ਆਦਿ ਵਿੱਚ ਹਿੱਸਾ ਲਵੋ ਅਤੇ ਐਨਲਾਈਨ ਆਰਟਸ ਗਤੀਵਿਧੀਆਂ ਵਿੱਚ ਸ਼ਾਮਲ ਹੋਵੋ! ਵੇਰਵਿਆਂ ਲਈ, www.brampton.ca/recreation ਤੇ ਜਾਓ।



ਬ੍ਰੈਂਪਟਨ ਲਾਇਬ੍ਰੇਰੀ

ਬ੍ਰੈਂਪਟਨ ਲਾਇਬ੍ਰੇਰੀ (Brampton Library) ਦੀਆਂ ਸਾਰੀਆਂ ਬ੍ਰਾਂਚਾਂ ਬੰਦ ਰਹਿਣਗੀਆਂ:

- ਵੀਰਵਾਰ, 24 ਦਸੰਬਰ, 2020
- ਸ਼ੁੱਕਰਵਾਰ, 25 ਦਸੰਬਰ, 2020
- ਸ਼ਨੀਵਾਰ, 26 ਦਸੰਬਰ, 2020
- ਵੀਰਵਾਰ, 31 ਦਸੰਬਰ, 2020
- ਸ਼ੁੱਕਰਵਾਰ, 1 ਜਨਵਰੀ, 2021

ਬ੍ਰੈਂਪਟਨ ਲਾਇਬ੍ਰੇਰੀ ਦੇ ਸਟਾਫ਼ ਅਤੇ ਗਾਹਕਾਂ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ। ਬ੍ਰੈਂਪਟਨ ਲਾਇਬ੍ਰੇਰੀ ਕਾਰਡ ਅਤੇ ਪਿਨ (PIN) ਦੇ ਨਾਲ, ਔਨਲਾਈਨ ਅਤੇ ਪਿਕਅੱਪ ਥਾਂ ਦੀ ਚੋਣ ਕਰਕੇ, ਉਧਾਰ ਲੈਣ ਵਾਲੀਆਂ ਵਸਤਾਂ ਰਾਖਵੀਆਂ ਕਰੋ। ਕਿਰਪਾ ਕਰਕੇ ਆਪਣੀਆਂ ਵਸਤਾਂ ਪਿਕਅੱਪ ਕਰਨ ਤੋਂ ਪਹਿਲਾਂ, ਸੂਚਨਾ ਮਿਲਣ ਦੀ ਉਡੀਕ ਕਰੋ। ਮੈਂਬਰਾਂ ਲਈ, ਲਾਇਬ੍ਰੇਰੀ ਦੀਆਂ ਸੇਵਾਵਾਂ ਵਰਤਣ ਵਾਸਤੇ, ਕਰਬਸਾਈਡ ਅਤੇ ਇਨ-ਬ੍ਰਾਂਚ ਹੋਲਡਸ (In-branch Holds) ਪਿਕਅੱਪ, ਗ੍ਰੈਬ-ਐਂਡ-ਗੋ (Grab-n-Go), ਬੁੱਕ ਬੰਡਲਸ (Book Bundles) ਆਦਿ ਕਈ ਤਰੀਕੇ ਪੇਸ਼ ਕੀਤੇ ਜਾ ਰਹੇ ਹਨ। ਸਾਰੀਆਂ ਬ੍ਰਾਂਚਾਂ ਵਿਖੇ, 24-ਘੰਟੇ ਵਾਲੇ ਬਾਹਰਲੇ ਡ੍ਰੌਪ ਬੋਕਸਾਂ ਦੁਆਰਾ, ਲਚਕੀਲੀਆਂ ਵਾਪਸੀਆਂ ਦਾ ਅਨੰਦ ਮਾਣੋ। ਸਾਡੀ ਡਿਜੀਟਲ ਲਾਇਬ੍ਰੇਰੀ (Digital Library) ਵਿੱਚ, ਮੁਫਤ ਈ-ਬੁੱਕਸ ਅਤੇ ਈ-ਐਂਡੀਓਬੁਕਸ, ਮਨੋਰੰਜਨ ਸਟ੍ਰੀਮਿੰਗ, ਔਨਲਾਈਨ ਸਿਖਲਾਈ ਅਤੇ ਹੋਰ ਬਹੁਤ ਕੁਝ ਦੇਖੋ। ਨਾਲ ਹੀ, bramptonlibrary.ca ਤੇ, ਕੈਲੰਡਰ ਆਫ ਇਵੈਂਟਸ (Calendar of Events) ਵਿੱਚ ਹਰ ਉਮਰ ਅਤੇ ਰੁਚੀ ਵਾਲੇ ਲੋਕਾਂ ਵਾਸਤੇ, ਆਭਾਸੀ ਪ੍ਰੋਗਰਾਮਾਂ ਬਾਰੇ ਜਾਣੋ। [ਸਾਡੇ ਈਮੇਲ ਅੱਪਡੇਟਸ ਲਈ ਸਬਸਕ੍ਰਾਈਬ ਕਰੋ \(Subscribe to our email updates\)](#) ਅਤੇ [Facebook](#), [Twitter](#) ਅਤੇ [Instagram](#) @bramptonlibrary ਤੇ, ਸਾਨੂੰ ਫਾਲੋ ਕਰੋ।

ਬ੍ਰੈਂਪਟਨ ਐਨੀਮਲ ਸਰਵਿਸਿਜ

ਬ੍ਰੈਂਪਟਨ ਐਨੀਮਲ ਸ਼ੈਲਟਰ (Brampton Animal Shelter), ਹੇਠਾਂ ਦਿੱਤੇ ਸੈਡਿਊਲ ਤੇ ਚੱਲੇਗਾ:

- ਵੀਰਵਾਰ, 24 ਦਸੰਬਰ, 2020 – ਦੁਪਹਿਰ ਤੋਂ ਬਾਅਦ ਬੰਦ
- ਸ਼ੁੱਕਰਵਾਰ, 25 ਦਸੰਬਰ, 2020 - ਬੰਦ
- ਸ਼ਨੀਵਾਰ, 26 ਦਸੰਬਰ, 2020 – ਬੰਦ
- ਐਤਵਾਰ, 27 ਦਸੰਬਰ, 2020 – ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਖੁੱਲਾ
- ਸੋਮਵਾਰ, 28 ਦਸੰਬਰ, 2020 – ਬੰਦ
- ਮੰਗਲਵਾਰ, 29 ਦਸੰਬਰ, 2020 – ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਖੁੱਲਾ
- ਬੁੱਧਵਾਰ, 30 ਦਸੰਬਰ, 2020 – ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਖੁੱਲਾ
- ਵੀਰਵਾਰ, 31 ਦਸੰਬਰ, 2020 – ਦੁਪਹਿਰ ਤੋਂ ਬਾਅਦ ਬੰਦ
- ਸ਼ੁੱਕਰਵਾਰ, 1 ਜਨਵਰੀ, 2021 – ਬੰਦ

ਸ਼ੈਲਟਰ, ਸ਼ਨੀਵਾਰ, 2 ਜਨਵਰੀ, 2021 ਨੂੰ ਨਿਯਮਿਤ ਬਿਜਨੇਸ ਲਈ ਦੁਬਾਰਾ ਖੁੱਲੇਗਾ। ਜਦੋਂ ਸ਼ੈਲਟਰ ਖੁੱਲੇਗਾ, ਤਾਂ ਉੱਥੇ ਜਾਣ ਲਈ ਮੁਲਾਕਾਤ ਬੁੱਕ ਕਰਨਾ ਜ਼ਰੂਰੀ ਹੋਵੇਗਾ।



ਐਨੀਮਲ ਕੰਟਰੋਲ (Animal Control), 24 ਤੋਂ 28 ਦਸੰਬਰ, 2020 ਤੱਕ, ਸਵੇਰੇ 8 ਵਜੇ ਤੋਂ ਸ਼ਾਮ 6:30 ਵਜੇ ਤੱਕ ਸੜਕ ਤੇ ਮੌਜੂਦ ਹੋਵੇਗਾ। ਐਨੀਮਲ ਕੰਟਰੋਲ, 29 ਅਤੇ 30 ਦਸੰਬਰ, 2020 ਨੂੰ, ਸਵੇਰੇ 7 ਵਜੇ ਤੋਂ ਰਾਤ 10 ਵਜੇ ਤੱਕ ਸੜਕ ਤੇ ਮੌਜੂਦ ਹੋਵੇਗਾ। ਇਹਨਾਂ ਘੰਟਿਆਂ ਤੋਂ ਬਾਅਦ, ਐਨੀਮਲ ਕੰਟਰੋਲ ਸਿਰਫ਼ ਐਮਰਜੈਂਸੀ ਕਾਲਾਂ ਦਾ ਹੀ ਜਵਾਬ ਦੇਵੇਗਾ।

ਇਸ ਵੇਲੇ ਐਨੀਮਲ ਕੰਟਰੋਲ, ਹੇਠਾਂ ਦਿੱਤੇ ਕੰਮਾਂ ਵਾਸਤੇ ਕਾਲਾਂ ਦਾ ਜਵਾਬ ਦੇ ਰਿਹਾ ਹੈ:

- ਬੀਮਾਰ/ਜ਼ਖਮੀ/ਹਿੰਸਕ ਘਰੇਲੂ ਜਾਨਵਰ ਜਾਂ ਜੰਗਲੀ ਜਾਨਵਰ ਦਾ ਪਿਕ ਅੱਪ
- ਹਿੰਸਕ ਜਾਨਵਰ
- ਘਰੇ ਬਾਹਰ ਨਿੱਕਲੇ ਕੁੱਤੇ ਨੂੰ ਬਚਾਉਣਾ
- ਕੁੱਤੇ ਦੇ ਕੱਟਣ ਦੀ ਜਾਂਚ
- ਬੰਨ੍ਹ ਕੇ ਰੱਖੇ ਅਵਾਰਾ ਕੁੱਤਿਆਂ ਦਾ ਪਿਕ ਅੱਪ
- ਮਰੇ ਹੋਏ ਜਾਨਵਰ ਦਾ ਪਿਕ ਅੱਪ

ਬ੍ਰੈਂਪਟਨ ਵਿੱਚ ਨਵਾਂ ਸਾਲ 2021

ਸਿਟੀ ਆਫ਼ ਬ੍ਰੈਂਪਟਨ, ਹਵਾਇਆ ਮਾਈਟੀ (Haviah Mighty) ਅਤੇ ਟੋਕੀਓ ਪੁਲਿਸ ਕਲੱਬ (Tokyo Police Club) ਦੇ ਨਾਲ, ਆਭਾਸ਼ੀ ਤੌਰ ਤੇ 2021 ਦਾ ਜਸ਼ਨ ਮਨਾਵੇਗੀ! ਪ੍ਰਦਰਸ਼ਨ, ਵੀਰਵਾਰ, 31 ਦਸੰਬਰ ਨੂੰ, ਰਾਤ 8 ਵਜੇ, Brampton.ca/NewYearsEve ਤੇ ਔਨਲਾਈਨ ਸ਼ੁਰੂ ਹੋਵੇਗਾ। ਪਟਾਕਿਆਂ ਦੇ ਔਨਲਾਈਨ ਅਨੁਭਵ ਅਤੇ ਪਰਿਵਾਰ-ਅਨੁਕੂਲਿਤ ਔਨਲਾਈਨ ਗਤੀਵਿਧੀਆਂ ਦੇ ਨਾਲ, ਜਸ਼ਨ ਜਾਰੀ ਰਹੇਗਾ। ਲੋਕਲ ਰੈਸਟੋਰੈਂਟਾਂ ਤੋਂ ਟੇਕਆਉਟ ਦਾ ਅਨੰਦ ਜ਼ਰੂਰ ਲਵੋ ਅਤੇ ਆਪਣੇ ਘਰ ਵਿਖੇ ਮਨਾਏ ਗਏ ਜਸ਼ਨ ਨੂੰ, ਭਾਈਚਾਰੇ ਦੇ ਨਾਲ ਸਾਂਝਾ ਕਰਨ ਲਈ, #BramptonNewYearsEve ਅਤੇ #BramptonTogether ਵਰਤੋ। ਇਸ ਸਾਲ, ਕੋਈ ਵਿਅਕਤੀਗਤ ਕਾਰਜਕਰਮ ਨਹੀਂ ਹੋਣਗੇ।

ਪਟਾਕੇ

ਨਵਾਂ ਸਾਲ, ਸਾਲ ਵਿੱਚ ਪ੍ਰਵਾਨ ਕੀਤੇ ਉਹਨਾਂ ਚਾਰ ਦਿਨਾਂ ਵਿੱਚੋਂ ਇੱਕ ਹੈ, ਜਦੋਂ ਨਿੱਜੀ ਪ੍ਰਾਪਰਟੀ ਤੇ, ਪਰਮਿਟ ਦੀ ਲੋੜ ਦੇ ਬਿਨਾਂ, ਛੋਟੀ-ਰੋਜ਼ ਦੇ ਪਟਾਕਿਆਂ ਦੀ ਇਜਾਜ਼ਤ ਹੁੰਦੀ ਹੈ। ਛੋਟੀ-ਰੋਜ਼ ਦੇ ਪਟਾਕੇ ਅਜਿਹੇ ਪਟਾਕੇ ਹਨ, ਜੋ ਚਲਾਏ ਜਾਣ ਤੇ ਤਿੰਨ ਮੀਟਰ (10 ਫੁੱਟ) ਤੋਂ ਘੱਟ ਦੂਰ ਤੱਕ ਜਾਂਦੇ ਹਨ (ਉਦਾਹਰਨ ਲਈ ਅਨਾਰ, ਚੱਕਰ, ਜ਼ਮੀਨੀ ਚੱਕਰ, ਫੁਲਝੜੀਆਂ)। ਹੋਰ ਸਾਰੇ ਰਾਕੇਟ ਕਿਸਮ ਦੇ ਪਟਾਕਿਆਂ ਤੇ ਬ੍ਰੈਂਪਟਨ ਵਿੱਚ ਪਾਬੰਦੀ ਹੈ। ਸਿਟੀ ਨਿਵਾਸੀਆਂ ਨੂੰ ਯਾਦ ਕਰਾਉਂਦੀ ਹੈ ਕਿ ਪਟਾਕਿਆਂ ਨੂੰ ਗਲੀ ਵਿੱਚ, ਸਾਈਡਵਾਕਸ ਤੇ, ਸਿਟੀ ਦੇ ਪਾਰਕਾਂ ਦੇ ਅੰਦਰ ਜਾਂ ਮਿਊਨਿਸਿਪਲ ਜਾਂ ਸਕੂਲ ਦੀਆਂ ਪ੍ਰਾਪਰਟੀਜ਼ ਤੇ ਚਲਾਉਣ ਦੀ ਇਜਾਜ਼ਤ ਨਹੀਂ ਹੈ। ਹੋਰ ਜਾਣਕਾਰੀ ਲਈ, www.brampton.ca ਤੇ ਜਾਓ।

ਆਪਣੀ ਨਿੱਜੀ ਪ੍ਰਾਪਰਟੀ ਤੇ ਛੋਟੀ-ਰੋਜ਼ ਦੇ ਪਟਾਕੇ ਚਲਾਉਂਦੇ ਸਮੇਂ, ਤੁਹਾਡੇ ਲਈ ਇਹਨਾਂ ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਕਰਨੀ ਲਾਜ਼ਮੀ ਹੈ:

- ਤੁਹਾਡੇ ਕੋਲ ਪਾਣੀ ਦਾ ਕੰਟੇਨਰ ਜਾਂ ਪਾਣੀ ਨਾਲ ਭਰੀ ਕੋਈ ਹੋਜ਼ ਲਾਈਨ ਹੋਣੀ ਲਾਜ਼ਮੀ ਹੈ, ਜੋ ਪਟਾਕੇ ਬੁਝਾਉਣ ਲਈ ਉਪਲਬਧ ਹੋਵੇ
- ਤੁਹਾਡੇ ਲਈ ਲਾਜ਼ਮੀ ਹੈ ਕਿ ਤੁਸੀਂ ਫੁਲਝੜੀ ਨੂੰ ਛੱਡ ਕੇ, ਕਦੇ ਵੀ ਪਟਾਕੇ ਨੂੰ ਆਪਣੇ ਹੱਥ ਵਿੱਚ ਫੜ ਕੇ ਅੱਗ ਨਾ ਲਗਾਓ ਜਾਂ ਅੱਗ ਲੱਗੇ ਪਟਾਕੇ ਨੂੰ ਹੱਥ ਵਿੱਚ ਨਾ ਫੜੋ
- ਫੁਲਝੜੀਆਂ ਚਲਾਉਣ ਤੋਂ ਬਾਅਦ, ਉਹਨਾਂ ਨੂੰ ਸੁੱਟਣ ਤੋਂ ਪਹਿਲਾਂ, ਪੂਰੀ ਤਰ੍ਹਾਂ ਨਾਲ ਠੰਡਾ ਹੋਣ ਦੇਣ ਲਈ ਪਾਣੀ ਦੇ ਕੰਟੇਨਰ ਵਿੱਚ ਪਾ ਦਿਓ
- ਸਾਰੇ ਪਟਾਕਿਆਂ ਨੂੰ ਸੁੱਟਣ ਤੋਂ ਪਹਿਲਾਂ, ਉਹਨਾਂ ਨੂੰ ਪੂਰੀ ਤਰ੍ਹਾਂ ਠੰਡਾ ਹੋਣ ਦਿਓ

ਛੁੱਟੀਆਂ ਲਈ ਪੀਲ ਪਬਲਿਕ ਹੈਲਥ ਦੇ ਰਿਮਾਈਂਡਰ

ਇਸ ਸਾਲ ਛੁੱਟੀਆਂ ਵੱਖਰੇ ਤੌਰ ਤੇ ਮਨਾਉਣ ਦੀ ਲੋੜ ਹੈ। ਪੀਲ ਵਿੱਚ ਕੇਸਾਂ ਦੀ ਸੰਖਿਆ ਵੱਧ ਹੀ ਬਣੀ ਹੋਈ ਹੈ ਅਤੇ ਓਨਟੈਰੀਓ ਵਿੱਚ ਸਾਡੇ ਪੇਜਿਟਿਵ ਟੈਸਟ ਸਭ ਤੋਂ ਵੱਧ ਹਨ। ਵਾਇਰਸ ਸਾਡੇ ਭਾਈਚਾਰਿਆਂ ਵਿੱਚ ਫੈਲ ਰਿਹਾ ਹੈ। ਦੂਜੇ ਕਿਸੇ ਵੀ ਵਿਅਕਤੀ ਨਾਲ ਸਾਡਾ ਹੋਣ ਵਾਲਾ ਸੰਪਰਕ, ਬੀਮਾਰੀ ਫੈਲਾ ਸਕਦਾ ਹੈ। ਇਸ ਵਿੱਚ ਚਰਚ ਵਿਖੇ, ਤੁਹਾਡੇ ਘਰ ਅਤੇ ਭਾਈਚਾਰੇ ਵਿੱਚ ਹੋਣ ਵਾਲਾ ਸੰਪਰਕ ਸ਼ਾਮਲ ਹੈ।

ਇਸ ਸਾਲ, ਤੁਹਾਡੇ ਲਈ ਜ਼ਰੂਰੀ ਹੈ:

- ਸਿਰਫ਼ ਆਪਣੇ ਸਕੇ ਪਰਿਵਾਰਕ ਮੈਂਬਰਾਂ ਅਤੇ ਜ਼ਰੂਰੀ ਸਹਾਇਕਾਂ ਨਾਲ ਹੀ ਜਸ਼ਨ ਮਨਾਓ।
- ਜੇ ਲੋਕ ਤੁਹਾਡੇ ਘਰ ਵਿੱਚ ਨਹੀਂ ਰਹਿੰਦੇ, ਉਹਨਾਂ ਨਾਲ ਆਭਾਸੀ ਤੌਰ ਤੇ ਜਸ਼ਨਾਂ ਵਿੱਚ ਸ਼ਾਮਲ ਹੋਵੋ।
- ਵਿਅਕਤੀਗਤ ਤੌਰ ਤੇ ਸ਼ਾਮਲ ਹੋਣ ਦੀ ਬਜਾਏ, ਧਾਰਮਿਕ ਰਸਮਾਂ ਲਾਈਵਸਟ੍ਰੀਮ ਕਰੋ।
- ਆਪਣਾ ਘਰ ਸਜਾਓ ਪਰੰਤੂ ਸਿਰਫ਼ ਆਪਣੇ ਘਰ ਦੇ ਅੰਦਰ ਰਹਿਣ ਵਾਲੇ ਲੋਕਾਂ ਨਾਲ ਹੀ ਜਸ਼ਨ ਮਨਾਓ – ਆਪਣੇ ਰਿਸ਼ਤੇਦਾਰਾਂ ਜਾਂ ਦੇਸਤਾਂ ਨੂੰ ਆਪਣੇ ਘਰ ਨਾ ਸੱਦੋ।
- ਆਪਣਾ ਪਸੰਦੀਦਾ ਭੋਜਨ ਬਣਾਓ ਅਤੇ ਆਭਾਸੀ ਤੌਰ ਤੇ ਭੋਜਨ ਸਾਂਝਾ ਕਰੋ
- ਤੁਸੀਂ ਜਿਹਨਾਂ ਨੂੰ ਗਿਫਟ ਦੇਣੇ ਹੋਣ, ਉਹਨਾਂ ਦੇ ਦਰਵਾਜ਼ੇ ਦੇ ਬਾਹਰ ਹੀ ਰੱਖ ਕੇ ਆਪਣੇ ਘਰ ਆ ਜਾਓ।
- ਆਪਣੇ ਦੇਸਤਾਂ ਅਤੇ ਪਰਿਵਾਰ ਨੂੰ ਫੋਨ ਜਾਂ ਇੰਟਰਨੈੱਟ ਤੇ ਕ੍ਰਿਸਮਸ ਦੀ ਵਧਾਈ ਦੇਵੋ।

ਛੁੱਟੀਆਂ ਲਈ ਘਰ ਪਰਤਣਾ

- ਘਰ ਤੋਂ ਦੂਰ ਰਹਿਣ ਵਾਲੇ, ਯੂਨੀਵਰਸਿਟੀ, ਕਾਲਜ ਦੇ ਅਤੇ ਹੋਰ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਛੁੱਟੀਆਂ ਵਾਸਤੇ ਘਰ ਪਰਤਣ ਤੋਂ ਪਹਿਲਾਂ, 10 ਤੋਂ 14 ਦਿਨਾਂ ਤੱਕ ਖੁਦ ਨੂੰ ਕਵਾਰਨਟਾਈਨ ਕਰਨ ਜਾਂ ਦੂਜਿਆਂ ਨਾਲ ਨਜ਼ਦੀਕੀ ਸੰਪਰਕ ਨੂੰ ਪੂਰੀ ਤਰ੍ਹਾਂ ਘਟਾਉਣ। ਇਸ ਨਾਲ ਕੋਵਿਡ-19 ਤੋਂ ਸੰਕ੍ਰਿਮਤ ਹੋਣ ਦਾ ਜੋਖਮ ਘਟਾਉਣ ਵਿੱਚ ਮਦਦ ਮਿਲੇਗੀ।
- ਜੇਕਰ ਵਿਦਿਆਰਥੀ, ਘਰ ਪਰਤਣ ਤੋਂ ਪਹਿਲਾਂ ਦੂਜਿਆਂ ਨਾਲ ਨਜ਼ਦੀਕੀ ਸੰਪਰਕ ਨੂੰ ਘਟਾਉਣ ਵਿੱਚ ਅਸਮਰੱਥ ਹੋਣ, ਤਾਂ ਕਿਰਪਾ ਕਰਕੇ ਨਜ਼ਦੀਕੀ ਸੰਪਰਕ ਦੀ ਮਾਤਰਾ ਘਟਾਓ, ਖਾਸ ਕਰਕੇ ਬਜ਼ੁਰਗਾਂ ਅਤੇ ਪਹਿਲਾਂ ਤੋਂ ਬੀਮਾਰ ਵਿਅਕਤੀਆਂ ਦੇ ਨਾਲ।
- ਘਰ ਆਉਣ ਵਾਸਤੇ ਟ੍ਰੈਵਲ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ, ਕੈਨੇਡਾ ਪਰਤਣ ਤੇ, ਕਵਾਰਨਟਾਈਨ ਹੋਣਾ ਪਵੇਗਾ ਅਤੇ ਹੋਰ ਸੰਸਥਾਗਤ ਪ੍ਰੋਟੋਕੋਲਸ ਦੀ ਪਾਲਣਾ ਕਰਨੀ ਹੋਵੇਗੀ। ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਜਾਣ ਤੋਂ ਪਹਿਲਾਂ ਆਪਣੇ ਦੇਸ਼ ਦੀਆਂ ਟੈਸਟਿੰਗ ਸ਼ਰਤਾਂ ਬਾਰੇ ਵੀ ਪਤਾ ਕਰ ਲੈਣ।

ਇਸ ਬਾਰੇ ਹੋਰ ਜਾਣਕਾਰੀ ਲਈ ਕਿ ਖੁਦ ਨੂੰ ਅਤੇ ਪਿਆਰਿਆਂ ਨੂੰ ਕਿਵੇਂ ਸੁਰੱਖਿਅਤ ਰੱਖਿਆ ਜਾਵੇ, peelregion.ca/coronavirus/ ਤੇ ਜਾਓ ਜਾਂ ਰੀਜਨ ਆਫ ਪੀਲ ਨੂੰ, [Twitter](#), [Facebook](#), ਅਤੇ [Instagram](#) ਤੇ ਫਾਲੋ ਕਰੋ।

ਸਿਟੀ ਆਫ ਬ੍ਰੈਂਪਟਨ ਦਾ ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca

ਰੀਜਨ ਆਫ ਪੀਲ ਦਾ ਮੀਡੀਆ ਸੰਪਰਕ

ਐਸ਼ਲੇ ਹਾਕਿੰਸ (Ashleigh Hawkins)

ਕਮਿਊਨਿਕੇਸ਼ਨਸ ਸਪੈਸ਼ਲਿਸਟ – ਪਬਲਿਕ ਰੈਲੇਸ਼ਨ

ਦ ਰੀਜਨ ਆਫ ਪੀਲ

416.818.4421 | ashleigh.hawkins@peelregion.ca